

ਉੱਤਰ-ਕੁੰਜੀ
ANSWER KEY

ਪੰਜਾਬੀ

004

SQP (2018-19)

Time allowed : 3 hours

ਸਮਾਂ 3 ਘੰਟੇ

Maximum Marks : 80

ਅੰਕ 80

ਪ੍ਰਸ਼ਨ	ਕੁਲ ਅੰਕ	ਅੰਕ ਵੰਡ	ਸੰਕੇਤ ਨੋਟ
<p>1. ਅਣਡਿੱਠਾ ਪੈਰਾ</p> <ol style="list-style-type: none"> ਸਿੱਖਿਆ ਸ੍ਰੋਣੀ ਦੇ ਕਮਰੇ ਤੱਕ ਸੀਮਤ ਨਾ ਹੋ ਕੇ ਵਿਸ਼ਾਲ ਅਰਥ ਦੱਸਦੀ ਹੈ। ਮਾਂ ਆਪਣੇ ਬੱਚੇ ਨੂੰ ਗੁਰੂ ਦਾ ਮਾਨ ਸਨਮਾਨ ਕਰਨਾ ਸਿਖਾਉਂਦੀ ਹੈ। ਨਿਪੁੰਨ ਦਾ ਅਰਥ ਹੈ— ਮੁਹਾਰਤ ਵਿਸ਼ਾਲ ਦਾ ਅਰਥ ਹੈ—ਵੱਡਾ ਮਨੁੱਖ ਦਾ ਸਰਵਪੱਖੀ ਵਿਕਾਸ ਕਰਨਾ ਸਿੱਖਿਆ ਦਾ ਉਦੇਸ਼ 	9	2 2 1 1 2 1	ਵਿਦਿਆਰਥੀ ਇਸ ਪ੍ਰਸ਼ਨ ਦੇ ਉੱਤਰ ਸੂਝ-ਬੂਝ ਦੇ ਆਧਾਰ ਉੱਤੇ ਰਚਨਾਤਮਕ ਰੂਪ ਲਿਖ ਸਕਦੇ ਹਨ, ਜਿਵੇਂ ਪੈਰੇ ਵਿੱਚ ਸਤਰਾਂ ਦਿੱਤੀਆਂ ਹਨ, ਤਿਵੇਂ ਵੀ ਲਿਖ ਸਕਦੇ ਹਨ।
<p>2. ਕਾਫਿ ਟੁਕੜੀ ਨੂੰ ਪੜ੍ਹ ਕੇ ਪ੍ਰਸ਼ਨ ਦੇ ਉੱਤਰ ਚੈਕ ਕੀਤੇ ਜਾਣ।</p> <ol style="list-style-type: none"> ਮਾਂ ਨੂੰ, ਜਨਮ ਦਾਤੀ ਹੈ ਲੇਖਕਾਂ, ਸ਼ਾਇਰਾਂ, ਕਵੀਆਂ ਸਾਰੀ ਦੁਨੀਆਂ 	6	2 2 2	
<p>3. ਵਿਆਕਰਨ</p> <p>ਸਮਾਜੀ ਸ਼ਬਦ</p> <ol style="list-style-type: none"> ਜਮੀਨ-ਅਸਮਾਨ ਰਸ-ਭਰੀ 	2	1 1 2	

4. ਬਹੁਆਰਬਕ ਸਥਦ	3	1	
1. ਡੰਗ		1	
2. ਥੋੜ੍ਹਾ ਆਰਾਮ		1	
3. ਸੂਰਮਾ-ਸੂਰਬੀਰ		1	
	3	3	
5. ਵਿਸਰਾਮ ਚਿੰਨ੍ਹ ਲਗਾਓ	3	1	ਦੇਖਿਆ ਜਾਵੇ ਕਿ ਵਿਦਿਆਰਥੀ ਨੇ ਉਚਿਤ ਥਾਂਵਾਂ ਤੇ ਢੁਕਵੇਂ ਵਿਸਰਾਮ ਚਿੰਨ੍ਹ ਲਗਾਏ ਹਨ। ਉਸਦੇ ਅਨੁਸਾਰ ਅੰਕ ਦਿੱਤੇ ਜਾਣ।
(1) ਤੂੰ ਬਜ਼ਾਰ ਜਾ ਕੇ ਸਮਾਨ ਲੈ ਆ।		1	
(2) ਕਾਸ਼ ਮੈਂ ਵੀ ਕਰੋੜਪਤੀ ਹੁੰਦਾ।		1	
(3) ਹਾਏ ਰੱਬਾ। ਇਹ ਕੀ ਭਾਣਾ ਵਰਤਿਆ ਹੈ?		1	
	3	3	
6. ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ	3	1	ਜੇਕਰ ਵਿਦਿਆਰਥੀ ਵਾਕ ਵਿੱਚ ਅਰਥ ਨਹੀਂ ਦਸਟਾ ਪਰ ਵਾਕ ਸਹੀ ਲਿਖਦਾ ਹੈ ਤਾਂ ਸਹੀ ਉੱਤਰ ਹੋਣ ਤੇ ਪੂਰੇ ਅੰਕ ਦਿੱਤੇ ਜਾਣ।
1. ਚੁਗਲੀ ਲਾਣੀ		1	
2. ਕੰਮ ਅੰਖ-ਸੌਂਖ ਕਰਨਾ, ਗਲੋਂ ਲਾਹੁਣਾ		1	
3. ਜਾਨ ਦੀ ਪਰਵਾਹ ਨਾ ਕਰਨਾ		1	
	3	3	
7. ਅਗੋਤਰ	2		ਵਿਦਿਆਰਥੀ 'ਖੁਸ਼' ਅਤੇ 'ਸਵੈ' ਦੇ ਹੋਰ ਢੁਕਵੇਂ ਸ਼ਬਦ ਵੀ ਬਣਾ ਸਕਦੇ ਹਨ।
'ਖੁਸ਼' ਅਤੇ 'ਸਵੈ' ਅਗੋਤਰ ਲਾ ਕੇ ਦੋ ਦੋ ਸ਼ਬਦ ਬਣਾਓ—			
1. ਖੁਸ਼ਕਿਸਮਤਾ, ਖੁਸ਼ਨਸੀਬ		1	
2. ਸਵੈ-ਜੀਵਨੀ, ਸਵੈ-ਮਾਣ		1	
	2	2	
‘ਆਲਾ’ ਅਤੇ ‘ਮੰਦ’ ਪਿਛੇਤਰ ਲਾ ਕੇ ਦੋ-ਦੋ	2	1	ਵਿਦਿਆਰਥੀ ‘ਆਲਾ’ ਅਤੇ ‘ਮੰਦ’ ਦੇ ਇਹਨਾਂ ਤੋਂ ਇਲਾਵਾ ਵੀ ਹੋਰ ਸ਼ਬਦ ਲਿਖ ਸਕਦੇ ਹਨ।
1. ਪੁਸਤਕਾਲਾ, ਹਿਮਾਲਾ		1	
2. ਅਕਲਮੰਦ, ਸਿਹਤਮੰਦ		1	
	2	2	
ਪੜ੍ਹਾਈ ਵਿੱਚ ਖੇਡਾਂ ਦਾ ਸਥਾਨ	10	2	
1. ਭੂਮਿਕਾ — ਇਹ ਵਿਸ਼ਵ ਵਿਆਪੀ ਸੱਚ ਹੈ ਕਿ ਅਰੋਗ ਮਨ ਅਤੇ ਸ਼ਰੀਰ ਵਿੱਚ ਹੀ ਹੋ ਸਕਦਾ ਹੈ। ਵਿੱਦਿਆ ਦਾ ਅਰਥ ਕੇਵਲ ਕਿਤਾਬੀ ਗਿਆਨ ਹਾਸਲ ਕਰਨਾ ਹੀ ਨਹੀਂ ਸਗੋਂ ਵਿੱਦਿਆ ਮਨੁੱਖ ਨੂੰ ਬੁੱਧੀਮਾਨ, ਅਰੋਗ ਤੇ ਸਦਾਚਾਰੀ ਬਣਾਉਂਦੀ ਹੈ...।			

18
by
Panjab

<p>2. ਸਦਾਚਾਰਕ ਗੁਣ ਪੈਦਾ ਕਰਨਾ — ਖੇਡਾਂ ਮਨੁੱਖ ਵਿੱਚ ਸਦਾਚਾਰਕ ਗੁਣ ਵੀ ਪੈਦਾ ਕਰਦੀਆਂ ਹਨ ਜਿਸ ਦੀ ਪਾਲਣਾ ਹਰ ਇੱਕ ਵਿਦਿਆਰਥੀ ਨੂੰ , ਕਰਨੀ ਪੈਂਦੀ ਹੈ। ਜਿਸ ਕਾਰਣ ਉਹ ਅਨੁਸ਼ਾਸਨ ਵਿੱਚ ਬੱਝ ਜਾਂਦਾ ਹੈ। ਇਸ ਤੋਂ ਇਲਾਵਾ ਸਹਿਣਸ਼ੀਲਤਾ, ਦਿੜਤਾ ਗੁਣ ਵੀ ਆਪਣੇ ਆਪ ਹੀ ਆ ਜਾਂਦੇ ਹਨ।</p>	2	
<p>3. ਵਿਹਲ ਦੀ ਉਚਿਤ ਵਰਤੋ—ਕਈ ਵਾਰ ਕਿਤਾਬੀ ਪੜ੍ਹਾਈ ਪੜ੍ਹ ਪੜ੍ਹ ਕੇ ਵਿਦਿਆਰਥੀ ਅੱਕ ਤੇ ਬੱਕ ਜਾਂਦੇ ਹਨ, ਉਹਨਾਂ ਨੂੰ ਕੁੱਝ ਮਨੋਰੰਜਨ ਦੀ ਲੋੜ ਪੈਂਦੀ ਹੈ ਉਸ ਸਮੇਂ ਵਿੱਚ ਉਹ ਆਪਣੀ ਕੋਈ ਵੀ ਮਨਪੰਦ ਖੇਡ ਖੇਡ ਸਕਦੇ ਹਨ...।</p>	2	
<p>4. ਮਨੁੱਖੀ ਜੀਵਨ ਵੀ ਇੱਕ ਖੇਡ ਹੈ—ਵੈਸੇ ਮਨੁੱਖੀ ਜੀਵਨ ਵਿੱਚ ਖੇਡ ਦੇ ਸੈਦਾਨ ਵਾਂਗ ਹੀ ਜੂਝਣਾ ਪੈਂਦਾ ਹੈ। ਜਿੰਦਗੀ ਦੇ ਸੈਦਾਨ ਵਿੱਚ ਜੋ ਡਰ ਗਿਆ ਸੋ ਮਰ ਗਿਆ ਵਾਲੀ ਗੱਲ ਹੁੰਦੀ ਹੈ।...ਮੁਸੀਬਤ ਵੇਲੇ ਦੁਖ ਸਹਿਣਾ ਅਤੇ ਖੁਸ਼ੀ ਮੌਕੇ ਆਪੇ ਤੋਂ ਬਾਹਰ ਹੋਣਾ ਵੀ ਖੇਡਾਂ ਹੀ ਸਿਖਾਉਂਦੀਆਂ ਹਨ।</p>	2	
<p>5. ਸਿੱਟਾ — ਸੋ ਸਿੱਟਾ ਇਹ ਹੈ ਕਿ ਹਰ ਵਿਦਿਆਰਥੀ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ...ਖੇਡਾਂ ਨਾਲ ਸਰੀਰ ਚੁਸਤ-ਛੁਰਤ ਵੀ ਰਹਿੰਦਾ ਹੈ...ਆਦਿ।</p>	2	10
<p>2. ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ੍ਤਵ</p> <p>1. ਭੂਮਿਕਾ— ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰੀ ਗਈ ਤੁਕ 'ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ੍ਤਵ' ਤੋਂ ਭਾਵ ਮਿੱਠਾ ਬੋਲਣਾ ਅਤੇ ਨੀਵਾਂ ਚੱਲਣਾ ਸਾਰੇ ਗੁਣਾਂ ਅਤੇ ਚੰਗਿਆਈਆਂ ਦਾ ਸਾਰ—ਤੱਤ ਹੈ। ਇਹ ਸਾਰੇ ਗੁਣਾਂ ਦਾ ਮੂਲ ਹੈ। ਪਰਮਾਤਮਾ ਦੀ ਪ੍ਰਾਪਤੀ ਵੀ ਉਸੇ ਮਨੁੱਖ ਨੂੰ ਹੁੰਦੀ ਹੈ ਜੋ ਕਿਸੇ ਨੂੰ ਕੌੜਾ ਨਹੀਂ ਬੋਲਦਾ ਭਾਵ ਕਿਸੇ ਦਾਦਿਲ ਨਹੀਂ ਦੁਖਾਉਂਦਾ।</p>	2	

2. ਕੌੜਾ ਬੋਲਣ ਦੇ ਨਤੀਜੇ— ਗੁਰੂ ਸਾਹਿਬ ਫਰਮਾਉਂਦੇ
ਹਨ ਕਿ ਮਿੱਠਾ ਬੋਲਣ ਵਾਲੇ ਨੂੰ ਹਰ ਕੋਈ ਗਲੇ ਲਾਉਂਦਾ
ਹੈ ਅਤੇ ਕੌੜਾ ਬੋਲਣ ਵਾਲੇ ਨੂੰ ਕੋਈ ਲਾਗੇ ਵੀ 'ਨਹੀਂ
ਲੱਗਣ ਦਿੰਦਾ। ਮਿੱਠਾ ਬੋਲਣ ਵਾਲਾ ਮਨੁੱਖ ਹਮੇਸ਼ਾ ਫਾਇਦੇ
ਵਿੱਚ ਰਹਿੰਦਾ ਹੈ।

2

3. ਮਿੱਠਾ ਬੋਲਣ ਦਾ ਪ੍ਰਭਾਵ— ਮਿੱਠਾ ਬੋਲਣ ਵਾਲਾ
ਵਿਅਕਤੀ ਕਦੇ ਵੀ ਧੋਖਾ ਨਹੀਂ ਖਾਂਦਾ ਉਹ ਹਮੇਸ਼ਾ
ਫਾਇਦੇ ਵਿੱਚ ਰਹਿੰਦਾ ਹੈ ਕਿਉਂਕਿ ਮਿੱਠਾ ਬੋਲਣ ਵਿੱਚ
ਕੋਈ ਮੁੱਲ ਨਹੀਂ ਲੱਗਦਾ। ਮਿੱਠਾ ਬੋਲਣ ਦੀ ਉਦਾਹਰਨ
ਇਕ ਕਾਂ ਤੇ ਕੋਇਲ ਦੁਆਰਾ ਦਿੱਤੀ ਜਾ ਸਕਦਾ ਹੈ।

2

4. ਮਿਠਾਸ ਤੋਂ ਬਿਨਾਂ ਗਿਆਨ ਵਿਅਰਥ— ਕੋਈ ਮਨੁੱਖ ਭਾਵੇਂ 2
ਕਿੰਨਾਂ ਵੀ ਵਿਦਵਾਨ ਕਿਉਂ ਨਾ ਹੋਵੇ, ਕਿੰਨਾ ਵੀ ਮਹਾਨ
ਕਿਉਂ ਨਾ ਹੋਵੇਜੋ ਉਸ ਵਿੱਚ ਮਿਠਾਸ ਨਹੀਂ ਤਾਂ ਸਭ ਕੁਝ
ਵਿਅਰਥ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਤੱਕੜੀ ਦੇ
ਜਿਸ ਪਲੜੇ ਵਿੱਚ ਅਸੀਂ ਚੀਜ਼ ਪਾ ਕੇ ਤੋਲਦੇ ਹਾਂ ਉਹ
ਪਾਸਾ ਨੀਵਾਂ ਹੁੰਦਾ ਹੈ ਭਾਵ ਕਿ ਜਿਹੜਾ ਵਿਅਕਤੀ
ਗੁਣਾਂ ਨਾਲ ਭਰਪੂਰ ਹੋਵੇਗਾ, ਉਸ ਵਿੱਚ ਨਿਮਰਤਾ ਹੋਵੇਗੀ।

2

5. ਸਿੱਟਾ— ਜਿਹੜੇ ਮਨੁੱਖ ਇਹਨਾਂ ਗੁਣਾਂ ਨੂੰ ਧਾਰਨ ਕਰ
ਲੈਂਦੇ ਹਨ ਨਿਰਸੰਦੇਹ ਦੁਨੀਆਂ ਵਿੱਚ ਹਰ ਥਾਂ ਤੇ ਇੱਜਤ
ਮਾਣ ਪਾ ਸਕਦੇ ਹਾਂ। ਇਹੋ ਜਿਹੇ ਗੁਣ ਧਾਰਨ ਕਰਨ
ਵਾਲਾ ਵਿਅਕਤੀ ਨਾ ਕੇਵਲ ਵਿਅਕਤੀਗਤ ਜੀਵਨ
ਨੂੰ ਸਫਲ ਬਣਾ ਸਕਦਾ ਹੈ।

10. ਲਾਉਡ ਸਪੀਕਰਾਂ ਦੀ ਦੁਰਵਰਤੋਂ ਬਾਰੇ ਸੰਪਾਦਕ
ਨੂੰ ਪੱਤਰ

8

ਪ੍ਰੀਖਿਆ ਭਵਨ
.....ਕੇਂਦਰ,
.....ਸ਼ਹਿਰ,
ਮਿਤੀ।

ਸੇਵਾ ਵਿਖੇ
ਸੰਪਾਦਕ

2

ਆਰੰਭ

ਵਿਸ਼ਾ —

4

ਪੰਨਵਾਦ

2

ਆਪ ਜੀ ਦਾ ਸ਼ੁੱਭਚਿੰਤਕ/ਹਿੜ੍ਹ
ਵਿਸ਼ਵਾਸਪਾਤਰ
ਓ, ਅ, ਏ

ਸੇਵਾ ਵਿਖੇ

ਮੈਨੇਜਰ

ਰਮਨ ਬੇਕਰੀ

ਵਿਸ਼ਾ —

5

(Ans Key Xth 2018-19)

ਪੰਨਵਾਦ	ਆਪ ਜੀ ਦਾ ਸੁੱਭਰਿਤਕ/ਹਿਤ ਵਿਸ਼ਵਾਸਪਾਤਰ	ਉ, ਅ, ਈ	8	8
11. ਕਾਰ ਖਰੀਦਣ ਦੇ ਚਾਹਵਾਨ ਸੰਪਰਕ ਕਰਨ ਇਸ਼ਤਿਹਾਰ ਲਈ ਬਣਿਆ ਬਾਕਸ ਜਾਂ ਹੱਦਬੰਦੀ ਸਿਰਲੇਖ/ਦਿਲਚਸਪ ਵਿਸ਼ਾ ਸਮੱਗਰੀ ਆਪਣੀ ਕਾਰ, ਆਪਣੀ ਸ਼ਾਨ ਨਾਮ, ਫੋਨ ਨੰਬਰ/ਪਤਾ ਉ, ਅ, ਈ	7	1 1 4 1	7	7
2. ਹੇਠਾਂ ਦਿਤੀ ਤਸਵੀਰ ਨੂੰ ਪਛਾਣੋ ਅਤੇ 50 ਸ਼ਬਦਾਂ ਦਾ ਨੋਟ ਲਿਖੋ				ਤਸਵੀਰ ਨੂੰ ਦੇਖ ਕੇ ਵਿਦਿਆਰਥੀ ਆਪਣੀ ਸਮਝ ਦੇ ਅਨੁਸਾਰ ਲਿਖੇਗਾ। ਵਿਸ਼ੇ ਨਾਲ ਸੰਬੰਧਤ ਹੋਣ ਤੇ ਵਿਦਿਆਰਥੀ ਨੂੰ ਬਣਦੇ ਅੰਕ ਦਿੱਤੇ ਜਾਣ।
12. ਪਾਠ ਪੁਸਤਕਾਂ ਤੇ ਅਧਾਰਿਤ ਪ੍ਰਸ਼ਨ 1. ਰਜਨੀ ਨੂੰ ਪੋਲੀਓ ਦੀ ਬਿਮਾਰੀ ਸੀ। 2. ਨਹੀਂ, ਉਹ ਇਮਤਿਹਾਨ ਵਿੱਚ ਪਹਿਲੇ ਨੰਬਰ ਤੇ ਆਈ ਸੀ। 3. ਚਾਹ ਵਿੱਚ ਬਏਨੀਨ ਤੱਤ ਮੌਜੂਦ ਹੁੰਦਾ ਹੈ। 4. ਹਉਮੈ ਨੂੰ ਵੱਸ ਵਿੱਚ ਰੱਖਣਾ।	4	1 1 1 1	4	4
13. 30 ਤੋਂ 40 ਸ਼ਬਦਾਂ ਵਿੱਚ ਉੱਤਰ 1. ਸ਼੍ਰੀ ਦੇ ਸਲਾਨਾ ਸਮਾਗਮ ਵਿੱਚ ਰਜਨੀ ਨੂੰ ਸਨਮਾਨਤ ਕੀਤਾ ਗਿਆ ਸੀ ਕਿਉਂਕਿ ਉਸਨੇ ਬੜੀ ਹੀ ਬਹਾਦਰੀ ਨਾਲ ਕਲਾਸ ਵਿੱਚ ਆਏ ਹੋਏ ਸੱਪ ਨੂੰ ਫੜ ਲਿਆ ਸੀ।	12	2		

Sarpanch Panjab

2. ਇਹ ਸਿੱਖਿਆ ਮਿਲਦੀ ਹੈ ਕਿ ਕਿਸੇ ਵਸਤੂ ਦੀ ਲੋੜ ਤੋਂ ਵੱਧ ਵਰਤੋਂ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀ ਹੈ...ਇਸ ਤੋਂ ਇਲਾਵਾ ਇਹ ਕਿ ਬੱਚਿਆਂ ਨੂੰ ਮਾਪਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ।	2
3. ਵੰਦਨਾਂ ਪੌਦਿਆਂ ਨੂੰ ਪਾਣੀ ਦੇਣ ਲਈ ਤਿਆਰ ਹੋ ਗਈ ਕਿਉਂਕਿ ਜਦੋਂ ਉਸਨੇ ਦੇਖਿਆ ਕਿ ਪਾਣੀ ਤੋਂ ਬਿਨਾਂ ਪੌਦੇ ਸੁੱਕ ਗਏ ਹਨ ਤਾਂ ਵੰਦਨਾ ਦਾ ਮਨ ਪਸੀਜ ਗਿਆ ਤੇ ਉਹ ਆਪ ਮੁਹਾਰੇ ਕਹਿ ਉਠੀ, 'ਓਹ ਤਾਂ ਹੈ ਈ ਇਹੋ ਜੇ, ਪਰ ਸਾਡੀ ਲੜਾਈ ਤਾਂ ਉਹਨਾਂ ਨਾਲ ਹੈ ਪਲਾਂਟਸ ਨਾਲ ਨਹੀਂ।'	2
4. ਬੀਬੀ ਭਾਨੀ ਜੀ ਦੇ ਪਿਤਾ ਦਾ ਨਾਂ ਸ੍ਰੀ ਗੁਰੂ ਅਮਰਦਾਸ ਜੀ ਸੀ ਤੇ ਇਹ ਸਿੱਖਾਂ ਦੇ ਤੀਜੇ ਗੁਰੂ ਸਨ। ਇਹਨਾਂ ਦੇ ਪਤੀ ਦੇ ਨਾਂ ਗੁਰੂ ਰਾਮਦਾਸ ਸੀ ਤੇ ਇਹ ਸਿੱਖਾਂ ਦੇ ਚੌਥੇ ਗੁਰੂ ਸਨ। ਇਹਨਾਂ ਦੇ ਪੁੱਤਰ ਦਾ ਨਾਂ ਗੁਰੂ ਅਰਜਨ ਦੇਵ ਸੀ ਤੇ ਇਹ ਸਿੱਖਾਂ ਦੇ ਪੰਜਵੇਂ ਗੁਰੂ ਸਨ ਤੇ ਇਹਨਾਂ ਦੇ ਪੋਤਰੇ ਦਾ ਨਾਂ ਗੁਰੂ ਹਰਿਗੋਬਿੰਦ ਸਾਹਿਬ ਸੀ ਤੇ ਇਹ ਸਿੱਖਾਂ ਦੇ ਛੇਵੇਂ ਗੁਰੂ ਸਨ।	2
5. ਮਿਲਖਾ ਸਿੰਘ ਹੋਰੀਂ ਅੱਠ ਭੈਣ-ਭਰਾ ਸਨ। ਮਾਤਾ ਪਿਤਾ ਦਾ ਸਾਇਆ ਬਚਪਨ ਵਿੱਚ ਉਠ ਜਾਣ ਕਾਰਨ ਇਨ੍ਹਾਂ ਦਾ ਪਾਲਣ-ਪੋਸ਼ਣ ਇੰਨਾਂ ਦੀ ਵੱਡੀ ਭੈਣ ਨੇ ਕੀਤਾ ਸੀ।	2
6. ਡਾਕਟਰ ਕਲਾਮ ਤਿਆਗ ਦੀ ਮੂਰਤ ਸਨ। ਉਹਨਾਂ ਨੇ ਵਿਆਹ ਨਾ ਕਰਵਾ ਕੇ ਸਾਰੀ ਜ਼ਿੰਦਗੀ ਦੇਸ਼ ਦੇ ਲੇਖੇ ਲਾਈ, ਉਹਨਾਂ ਦੀ ਰਹਿਣੀ-ਬਹਿਣੀ ਸਾਦੀ ਸੀ, ਉਨ੍ਹਾਂ ਨੂੰ ਗਰੀਬਾਂ ਦਾ ਮਸੀਹਾ ਕਿਹਾ ਜਾਂਦਾ ਸੀ...ਆਦਿ।	2

12	12
----	----

14. 'ਸੰਗੀਤਕ ਬੁੱਧੀ'

ਸੰਗੀਤਕ ਬੁੱਧੀ ਵਿਅਕਤੀ ਵਿੱਚ ਮਾਨਸਿਕ ਤੇ
ਸਮਾਜਕ ਤੌਰ ਤੇ ਨਿਖਾਰ ਲਿਆ ਸਕਦੀ ਹੈ। ਇਸ
ਬੁੱਧੀ ਦਾ ਸੰਬੰਧ ਵਿਅਕਤੀ ਦੀ ਸੰਗੀਤਕ ਰੁਚੀ
ਅਤੇ ਕਾਬਲੀਅਤ ਨਾਲ ਹੈ। ਜੇਕਰ ਕਿਸੇ ਨੂੰ ਸੰਗੀਤਕ
ਧੂਨਾਂ ਆਪਣੇ ਵੱਲ ਪ੍ਰਭਾਵਿਤ ਕਰਦੀਆਂ ਹਨ ਜਾਂ
ਕੋਈ ਪ੍ਰਤਿਭਾ ਨੂੰ ਸੰਗੀਤ ਰਾਹੀਂ ਬਾਬੂਬੀ ਪ੍ਰਗਟ ਕਰ
ਸਕਦਾ ਹੋਵੇ ਤਾਂ ਉਨ੍ਹਾਂ ਦੀਆਂ ਆਦਤਾਂ ਤੇ ਰੁਚੀਆਂ
ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਹ
ਰੋਜ਼ਾਨਾਂ ਦੇ ਕਾਰ-ਵਿਹਾਰ ਦੌਰਾਨ ਆਪ-ਮੁਹਾਰੇ,
ਡੱਬੇ ਜਾਂ ਮੇਜ਼ ਤੇ ਕੋਈ ਨਾ ਕੋਈ ਤਾਲ ਛੇੜਦਾ
ਰਹਿੰਦਾ ਹੈ। ਮਨੁੱਖ ਨੂੰ ਪੰਛੀਆਂ, ਪੱਤਿਆਂ ਤੇ
ਝਰਨਿਆਂ ਵਿੱਚੋਂ ਵੀ ਮਧੁਰ ਸੰਗੀਤ ਸੁਣਾਈ
ਦਿੰਦਾ ਹੈ।

ਜਾਂ

'ਗੁੰਮ ਨੇ ਰਸੋਈ ਵਿੱਚੋਂ'

ਇਸ ਗਜ਼ਲ ਵਿੱਚ ਪੱਛਮੀ ਪ੍ਰਭਾਵ ਕਾਰਣ
ਸਾਡੇ ਜੀਵਨ ਤੇ ਸਭਿਆਚਾਰ ਵਿੱਚ ਆਈ
ਤਬਦੀਲੀ ਨੂੰ ਪ੍ਰਗਟਾਇਆ ਗਿਆ ਹੈ। ਇਸ
ਇਸ ਕਾਰਨ ਸਾਡਾ ਰਹਿਣ ਸਹਿਣ, ਖਾਣ ਪੀਣ
ਅਤੇ ਪਹਿਰਾਵਾ ਬਦਲ ਗਿਆ ਹੈ। ...ਪੱਛਮੀ
ਸੱਭਿਆਚਾਰ ਦੀ ਨਕਲ ਕਾਰਨ ਅਸੀਂ ਆਪਣੇ
ਵਿਰਸੇ ਤੋਂ ਦੂਰ ਹੋ ਗਏ ਹਾਂ ਅਤੇ ਆਧੁਨਿਕ
ਉਪਕਰਨਾਂ ਦੇ ਮੁਖਾਜ਼ ਹੋ ਗਏ ਹਾਂ।

5 5

- 15. ਇਕਾਂਗੀ 'ਬੇਬੇ ਰਾਮ ਭਜਨੀ'** ਦੇ ਪਾਤਰ ਚਰਿੱਤਰ
ਪੁਰਾਣੇ ਵਿਚਾਰਾਂ ਵਾਲੀ, ਅੰਧ ਵਿਸ਼ਵਾਸ ਵਾਲੀ ਤੇ
ਧਾਰਮਿਕ ਬਿਰਤੀਆਂ ਵਾਲੀ ਇਸਤਰੀ—ਅਨਪੜ੍ਹ
ਇਸਤਰੀ ਹੈ। ਘਰ ਵਿੱਚ ਬੱਚੇ ਦੀ ਮੌਤ ਉਸ ਨੂੰ
ਧਾਰਮਿਕ ਭਾਵਨਾ ਨਾਲ ਜੋੜ ਲੈਂਦੀ ਹੈ—
ਪਰਵਾਰਕ ਜੀਵਨ ਸੁਖਾਵਾਂ ਨਹੀਂ ਹੈ। ਪਤੀ
ਜੁਆਰੀਆ ਤੇ ਸ਼ਰਾਬੀ ਹੈ। ਉਸ ਨੇ ਸਾਰਾ ਘਰ
ਜੂਥੇ ਤੇ ਸ਼ਰਾਬ ਵਿੱਚ ਤਬਾਹ ਕਰ ਦਿੱਤਾ ਹੈ।
ਇਸ ਕਾਰਣ ਉਹ ਦੁਨੀਆਂ ਤੋਂ ਬੇਮੁਖ ਹੋ ਗਈ ਹੈ।
ਉਹ ਪਾਂਧੇ ਅਤੇ ਸਾਥੂ ਨੂੰ ਘਰ ਬੁਲਾ ਕੇ ਸਾਰੀਆਂ
ਵਸਤਾਂ ਦਾਨ ਕਰ ਦਿੰਦੀ ਹੈ। ਪਰ ਦਾਨ ਦੇਣ ਤੋਂ
ਬਾਅਦ ਪਛਤਾਉਂਦੀ ਵੀ ਹੈ ਕਿਉਂਕਿ ਉਹ ਪਾਂਧੇ

ਦੇ ਪੱਤਰ ਨੂੰ ਵੀ ਜੁਆ ਖੇਡਦੇ ਵੇਖ ਲੈਂਦੀ ਹੈ।

ਜਾਂ

'ਬੇਬੇ ਰਾਮ ਭਜਨੀ' ਦਾ ਵਿਸ਼ਾ-ਵਸਤੂ
ਇਹ ਇਕਾਂਗੀ ਈਸ਼ਵਰ ਚੰਦਰ ਨੰਦਾ ਦੀ
ਲਿਖੀ ਹੋਈ ਹੈ। ਇਸ ਵਿੱਚ ਇੱਕ ਪਾਸੇ ਦਾਨ ਪੁੰਨ
ਨਾਲ ਜੁੜੇ ਵਹਿਮਾਂ-ਭਰਮਾਂ ਰਾਹੀਂ ਸਵਾਰਬ ਪੂਰਾ
ਕਰਨ ਵਾਲੇ ਲੋਕਾਂ ਦੀ ਪੋਲ ਬੇਲੀ ਗਈ ਹੈ....।
ਦੂਜੇ ਪਾਸੇ ਸ਼ਰਾਬ ਅਤੇ ਜੂਏ ਬਾਜ਼ੀ ਵਰਗੀਆਂ
ਸਮਾਜਿਕ ਬੁਰਾਈਆਂ ਤੇ ਹੋਸ਼ਨੀ ਪਾਈ ਜਾਂਦੀ ਹੈ।

4 4